

ਆਈ.ਸੀ.ਈ.

ਲੀਡ ਜਨਰੇਸ਼ਨ ਗਾਈਡ

ਸੰਭਾਵੀ ਲੀਡ ਦੀ ਪਛਾਣ ਕਿਵੇਂ ਕਰੀਏ?



ਇਛੁੱਕ

ਵਿਸ਼ੇਸ਼ ਲੋਨ
ਚਾਹੁੰਦਾ/ਚਾਹੁੰਦੀ ਹੈ



ਸੰਪਰਕ ਯੋਗ

ਗਾਹਕ ਸੰਪਰਕ ਹੋਣ
ਯੋਗ/ ਪਹੁੰਚਯੋਗ



ਯੋਗ

ਗਾਹਕ ਯੋਗਤਾ ਦੇ ਮਾਪਦੰਡ
ਪੂਰੇ ਕਰਦਾ ਹੈ।



B2C - KCC / ODCON / ਕਿਸਾਨ ਸਮਰੱਥ



ਟਾਰਗੇਟ ਗਾਹਕ

ਵਿਅਕਤੀਗਤ ਅਤੇ ਪ੍ਰਗਤੀਸ਼ੀਲ
ਕਿਸਾਨ




ਪੇਸ਼ ਕੀਤੀਆਂ ਗਈਆਂ ਸਹੂਲਤਾਂ -

5 ਸਾਲ ਤੱਕ ਕੈਸ਼ ਕ੍ਰੇਡਿਟ
7 ਸਾਲ ਤੱਕ ਟਰਮ ਲੋਨ



ਉਮਰ ਦੇ ਮਾਪਦੰਡ

18 ਸਾਲ - 75 ਸਾਲ
(ਜੇ >60-ਸਾਲ ਹੈ
ਸਹਿ-ਕਰਜ਼ਦਾਰ ਦੀ ਲੋੜ)



ਘੱਟੋ-ਘੱਟ ਖੇਤੀ ਵਾਲੀ ਜ਼ਮੀਨ

ਕੇਸੀਸੀ - 1 ਏਕੜ - ਸੰਯੁਕਤ ਹੋਲਡਿੰਗ -
ਅਧਿਕਤਮ 5 ਸੰਯੁਕਤ ਧਾਰਕ
ODCON - 0.5 ਏਕੜ
ਕਿਸਾਨ ਸਮਰੱਥ - 5 ਏਕੜ (3-5 ਏਕੜ
ਮਨਜ਼ੂਰੀ ਅਧੀਨ)



ਲੋਨ ਦੀ ਰਕਮ

KCC - ₹ 25,000 ਤੋਂ ₹ 2.5 ਕਰੋੜ
ODCON - ₹ 1 ਲੱਖ ਤੋਂ ₹ 5 ਕਰੋੜ
ਕਿਸਾਨ ਸਮਰੱਥ - ₹ 1 ਲੱਖ ਤੋਂ ₹ 5 ਕਰੋੜ

B2B ਰਿਟੇਲ ਅਤੇ MSME

AGPRO ਪਾਵਰ



ਟਾਰਗੇਟ ਗਾਹਕ

ਭੋਜਨ ਅਤੇ ਐਗਰੋ ਪ੍ਰੋਸੈਸਿੰਗ
ਯੂਨਿਟਾਂ ਦੇ ਲਈ



ਸੰਗਠਨ

ਵਿਅਕਤੀਗਤ (ਵੈਧ ਲਾਇਸੈਂਸ ਦੇ ਅਧੀਨ) /
ਮਲਕੀਅਤ / ਭਾਗੀਦਾਰੀ / ਪ੍ਰਾਈਵੇਟ ਲਿਮਿਟਡ ਕੰਪਨੀ /
ਲਿਮਟਿਡ ਕੰਪਨੀ / LLP



ਉਮਰ ਦੇ ਮਾਪਦੰਡ

21 ਸਾਲ - 65 ਸਾਲ



ਪੁਰਾਣਾ

ਘੱਟੋ-ਘੱਟ 3 ਸਾਲ ਅਤੇ ਪਿਛਲੇ 2 ਸਾਲ ਲਾਭ ਵਿੱਚ।
ਐਗਰੋ ਲਾਈਟ ਲਈ: 1 ਸਾਲ



ਲੋਨ ਦੀ ਰਕਮ

ਐਗਰੋ ਪਾਵਰ : ਘੱਟੋ-ਘੱਟ ₹ 10.01 ਲੱਖ
ਤੋਂ ਵੱਧ ਤੋਂ ਵੱਧ ₹ 10 ਕਰੋੜ
ਐਗਰੋ ਲਾਈਟ : ਘੱਟੋ-ਘੱਟ ₹ 10.01 ਲੱਖ
ਤੋਂ ਵੱਧ ਤੋਂ ਵੱਧ ₹ 1 ਕਰੋੜ



ਗਹਿਣੇ ਰੱਖਣ ਲਈ ਮਨਜ਼ੂਰਸ਼ੁਦਾ ਜਾਇਦਾਦਾਂ

ਰਿਹਾਇਸ਼ੀ, ਵਪਾਰਕ, ਉਦਯੋਗਿਕ ਜਾਇਦਾਦ / ਫੈਕਟਰੀ /
ਗੋਦਾਮ, NA ਖੁੱਲ੍ਹੇ ਪਲਾਟ, ਗ੍ਰਾਮ ਪੰਚਾਇਤ ਜਾਇਦਾਦ

ਕਿਸਾਨ ਮਿੱਤਰ (KM)



ਟਾਰਗੇਟ ਗਾਹਕ

ਖੇਤੀਬਾੜੀ ਸੇਵਾ ਪ੍ਰਦਾਤਾਵਾਂ,
ਐਗਰੀ ਵੈਲਿਊ ਚੇਨ ਭਾਗੀਦਾਰਾਂ ਦੇ ਲਈ



ਸੰਗਠਨ:

ਵਿਅਕਤੀਗਤ (ਵੈਧ ਲਾਇਸੈਂਸ ਦੇ ਅਧੀਨ) /
ਮਲਕੀਅਤ / ਭਾਗੀਦਾਰੀ / ਪ੍ਰਾਈਵੇਟ ਲਿਮਿਟਡ ਕੰਪਨੀ /
ਲਿਮਟਿਡ ਕੰਪਨੀ / LLP



ਉਮਰ ਦੇ ਮਾਪਦੰਡ

21 ਸਾਲ - 65 ਸਾਲ



ਪੁਰਾਣਾ

ਘੱਟੋ-ਘੱਟ 3 ਸਾਲ ਅਤੇ ਪਿਛਲੇ 2 ਸਾਲ ਲਾਭ ਵਿੱਚ।
ਕਿਸਾਨ ਮਿੱਤਰ ਲਾਈਟ ਲਈ: 1 ਸਾਲ



ਲੋਨ ਦੀ ਰਕਮ

ਕਿਸਾਨ ਮਿੱਤਰ : ਘੱਟੋ-ਘੱਟ ₹ 10.01 ਲੱਖ
ਤੋਂ ਵੱਧ ਤੋਂ ਵੱਧ ₹ 10 ਕਰੋੜ
ਕਿਸਾਨ ਮਿੱਤਰ ਲਾਈਟ : ਘੱਟੋ-ਘੱਟ ₹ 10.01 ਲੱਖ
ਤੋਂ ਵੱਧ ਤੋਂ ਵੱਧ ₹ 1 ਕਰੋੜ



ਗਹਿਣੇ ਰੱਖਣ ਲਈ ਮਨਜ਼ੂਰਸ਼ੁਦਾ ਜਾਇਦਾਦਾਂ

ਰਿਹਾਇਸ਼ੀ, ਵਪਾਰਕ, ਉਦਯੋਗਿਕ ਜਾਇਦਾਦ / ਫੈਕਟਰੀ /
ਗੋਦਾਮ, NA ਖੁੱਲ੍ਹੇ ਪਲਾਟ, ਗ੍ਰਾਮ ਪੰਚਾਇਤ ਜਾਇਦਾਦ

MSME ਸਮਰਿਧੀ



ਟਾਰਗੇਟ ਗਾਹਕ

ਸਵੈ-ਰੁਜ਼ਗਾਰ ਵਾਲੇ ਗੈਰ-ਪੇਸ਼ੇਵਰ - ਉਤਪਾਦਕ, ਟਰੇਡਰ ਅਤੇ ਸੇਵਾ ਪ੍ਰਦਾਤਾ ਜੋ ਪਹਿਲਾਂ ਹੀ AGPRO ਅਤੇ ਕਿਸਾਨ ਮਿੱਤਰ ਵਿੱਚ ਕਵਰ ਕੀਤੇ ਗਏ ਹਨ। ਸਵੈ-ਰੁਜ਼ਗਾਰ ਵਾਲੇ ਪੇਸ਼ੇਵਰ - ਡਾਕਟਰ, ਆਰਕੀਟੈਕਟ, CA(ਚਾਰਟਡ ਅਕਾਊਂਟੈਂਟ), ਆਦਿ



ਸੰਗਠਨ

ਵਿਅਕਤੀਗਤ (ਵੈਧ ਲਾਇਸੈਂਸ ਦੇ ਅਧੀਨ) / ਮਲਕੀਅਤ / ਭਾਗੀਦਾਰੀ / ਪ੍ਰਾਈਵੇਟ ਲਿਮਿਟੇਡ ਕੰਪਨੀ / ਲਿਮਟਿਡ ਕੰਪਨੀ / LLP



ਪੁਰਾਣਾ

ਘੱਟੋ-ਘੱਟ 3 ਸਾਲ ਅਤੇ ਪਿਛਲੇ 2 ਸਾਲ ਲਾਭ ਵਿੱਚ।
MSME ਲਾਈਟ ਲਈ: 1 ਸਾਲ



ਲੋਨ ਦੀ ਰਕਮ

MSME : ਘੱਟੋ-ਘੱਟ ₹ 10.01 ਲੱਖ ਤੋਂ ਵੱਧ ਤੋਂ ਵੱਧ ₹ 10 ਕਰੋੜ
MSME ਲਾਈਟ : ਘੱਟੋ-ਘੱਟ ₹ 10.01 ਲੱਖ ਤੋਂ ਵੱਧ ਤੋਂ ਵੱਧ ₹ 1 ਕਰੋੜ



ਗਹਿਣੇ ਰੱਖਣ ਲਈ ਮਨਜ਼ੂਰਸ਼ੁਦਾ ਜਾਇਦਾਦਾਂ

ਰਿਹਾਇਸ਼ੀ, ਵਪਾਰਕ, ਉਦਯੋਗਿਕ ਜਾਇਦਾਦ / ਫੈਕਟਰੀ / ਗੋਦਾਮ, NA ਖੁੱਲ੍ਹੇ ਪਲਾਟ, ਗ੍ਰਾਮ ਪੰਚਾਇਤ ਜਾਇਦਾਦ



ਉਮਰ ਦੇ ਮਾਪਦੰਡ

21 ਸਾਲ - 65 ਸਾਲ

ਤੁਰੰਤ ਜੀਐਸਟੀ ਮੈਕਸ



ਟਾਰਗੇਟ ਗਾਹਕ

ਫੂਡ ਐਂਡ ਐਗਰੋ ਪ੍ਰੋਸੈਸਿੰਗ ਯੂਨਿਟਾਂ, ਖੇਤੀਬਾੜੀ ਸੇਵਾ ਪ੍ਰਦਾਤਾ, ਐਗਰੀ ਵੈਲਿਊ ਚੇਨ ਭਾਗੀਦਾਰ, MSME ਗੈਰ-ਖੇਤੀਬਾੜੀ ਗਾਹਕ



ਸੰਗਠਨ:

ਵਿਅਕਤੀਗਤ (ਵੈਧ ਲਾਇਸੈਂਸ ਦੇ ਅਧੀਨ) / ਮਲਕੀਅਤ / ਭਾਗੀਦਾਰੀ / ਪ੍ਰਾਈਵੇਟ ਲਿਮਿਟੇਡ ਕੰਪਨੀ / ਲਿਮਟਿਡ ਕੰਪਨੀ / LLP



ਪੁਰਾਣਾ

ਘੱਟੋ-ਘੱਟ 3 ਸਾਲ ਅਤੇ ਪਿਛਲੇ 2 ਸਾਲ ਲਾਭ ਵਿੱਚ।



ਲੋਨ ਦੀ ਰਕਮ

ਘੱਟੋ-ਘੱਟ ₹ 10.01 ਲੱਖ ਤੋਂ ਵੱਧ ਤੋਂ ਵੱਧ ₹ 2 ਕਰੋੜ



ਗਹਿਣੇ ਰੱਖਣ ਲਈ ਮਨਜ਼ੂਰਸ਼ੁਦਾ ਜਾਇਦਾਦ

ਰਿਹਾਇਸ਼ੀ, ਵਪਾਰਕ, ਉਦਯੋਗਿਕ ਜਾਇਦਾਦ / ਫੈਕਟਰੀ / ਗੋਦਾਮ, NA ਖੁੱਲ੍ਹੇ ਪਲਾਟ, ਗ੍ਰਾਮ ਪੰਚਾਇਤ ਜਾਇਦਾਦ



ਉਮਰ ਦੇ ਮਾਪਦੰਡ

21 ਸਾਲ - 65 ਸਾਲ

ਸੁਰੱਖਿਅਤ ਮਿਆਦੀ ਲੋਨ (STL)



ਟਾਰਗੇਟ ਗਾਹਕ

ਫੂਡ ਐਂਡ ਐਗਰੋ ਪ੍ਰੋਸੈਸਿੰਗ ਯੂਨਿਟਸ, ਖੇਤੀਬਾੜੀ ਸੇਵਾ ਪ੍ਰਦਾਤਾ, ਐਗਰੀ ਵੈਲਿਊ ਚੇਨ ਭਾਗੀਦਾਰ, MSME ਗੈਰ-ਖੇਤੀਬਾੜੀ ਗਾਹਕ



ਲੋਨ ਦਾ ਉਦੇਸ਼

ਆਮ ਕਾਰੋਬਾਰ ਅਤੇ ਵਪਾਰਕ ਸੰਪਤੀ ਦੀ ਖਰੀਦ ਲਈ ਟਰਮ ਲੋਨ ਅਤੇ ਡ੍ਰਾਪਲਾਇਨ ਓਵਰ ਡ੍ਰਾਫਟ



ਸੰਗਠਨ:

ਵਿਅਕਤੀਗਤ (ਵੈਧ ਲਾਇਸੈਂਸ ਦੇ ਅਧੀਨ) / ਮਲਕੀਅਤ / ਭਾਗੀਦਾਰੀ / ਪ੍ਰਾਈਵੇਟ ਲਿਮਿਟਡ ਕੰਪਨੀ / ਲਿਮਿਟਡ ਕੰਪਨੀ / LLP



ਪੁਰਾਣਾ

ਘੱਟੋ-ਘੱਟ 3 ਸਾਲ ਅਤੇ ਪਿਛਲੇ 2 ਸਾਲ ਲਾਭ ਵਿੱਚ



ਲੋਨ ਦੀ ਰਕਮ

ਘੱਟੋ-ਘੱਟ ₹ 10.01 ਲੱਖ ਤੋਂ ਵੱਧ ਤੋਂ ਵੱਧ ₹ 5 ਕਰੋੜ



ਗਹਿਣੇ ਰੱਖਣ ਲਈ ਮਨਜ਼ੂਰਸ਼ੁਦਾ ਜਾਇਦਾਦਾਂ

ਰਿਹਾਇਸ਼ੀ, ਵਪਾਰਕ, ਉਦਯੋਗਿਕ ਜਾਇਦਾਦ / ਫੈਕਟਰੀ / ਗੋਦਾਮ, NA ਖੁੱਲ੍ਹੇ ਪਲਾਟ, ਗ੍ਰਾਮ ਪੰਚਾਇਤ ਜਾਇਦਾਦ



ਉਮਰ ਦੇ ਮਾਪਦੰਡ

ਉਮਰ 21 ਸਾਲ - 65 ਸਾਲ
ਅਵਧੀ 15 ਸਾਲ ਤੱਕ

ਗੋਲਡ ਲੋਨ ਦੀ ਯੋਗਤਾ



ਟਾਰਗੇਟ ਗਾਹਕ

ਵਿਅਕਤੀਗਤ
(ਸਿਰਫ਼ ਭਾਰਤੀ ਨਿਵਾਸੀ)



ਉਮਰ

18 - 75
ਸਾਲ



ਭੂਗੋਲਿਕ ਸੀਮਾਵਾਂ

ਬ੍ਰਾਂਚ ਤੋਂ 50 ਕਿਲੋਮੀਟਰ ਦੇ ਅੰਦਰ ਖੇਤੀਬਾੜੀ ਗਤੀਵਿਧੀ ਸਥਾਨ / ਰਿਹਾਇਸ਼



ਸੋਨੇ ਦੀ ਸਵੀਕਾਰਯੋਗ ਕੈਰਟ

18K ਅਤੇ ਇਸ ਤੋਂ ਵੱਧ

ਟਰੈਕਟਰ ਲੋਨ ਦੀ ਯੋਗਤਾ



ਸੰਭਾਵਿਤ ਗਾਹਕ

- ਸਵੈ-ਖੇਤੀਬਾੜੀ ਦੀ ਵਰਤੋਂ: ਵਿਅਕਤੀ / ਏਕਲ ਮਾਲਕੀਅਤ ਫਰਮਾਂ
- ਵਪਾਰਕ ਵਰਤੋਂ: ਵਿਅਕਤੀ / ਏਕਲ ਮਲਕੀਅਤ ਫਰਮਾਂ, ਭਾਗੀਦਾਰੀ ਫਰਮਾਂ, ਪ੍ਰਾਈਵੇਟ ਲਿਮਿਟਡ ਕੰਪਨੀਆਂ/ਪਬਲਿਕ ਲਿਮਿਟਡ ਕੰਪਨੀਆਂ



ਉਮਰ

18 - 65 ਸਾਲ
(ਲੋਨ ਬੰਦ ਹੋਣ ਦੇ ਸਮੇਂ)

ਆਟੋ ਲੋਨ ਦੀ ਯੋਗਤਾ



ਸੰਭਾਵੀ ਗਾਹਕ

- ਤਨਖਾਹਦਾਰ ਘੱਟੋ-ਘੱਟ 1 ਸਾਲ ਦੇ ਤਜਰਬੇ ਨਾਲ
- ਸਵੈ-ਰੁਜ਼ਗਾਰ ਵਾਲੇ ਘੱਟੋ-ਘੱਟ 3 ਸਾਲਾਂ ਦੇ ਤਜਰਬੇ ਨਾਲ



ਉਮਰ

ਘੱਟੋ-ਘੱਟ 21 ਤੋਂ
70 ਸਾਲ



ਘੱਟੋ-ਘੱਟ ਆਮਦਨ

- ਤਨਖਾਹਦਾਰ - ਘੱਟੋ-ਘੱਟ ਆਮਦਨ - ਪ੍ਰਤੀ ਮਹੀਨਾ ₹ 20,000
- ਸਵੈ-ਰੁਜ਼ਗਾਰ ਵਾਲੇ - ਘੱਟੋ-ਘੱਟ ₹ 2 ਲੱਖ ਪ੍ਰਤੀ ਸਾਲ

ਦੋ ਪਹੀਆ ਵਾਹਨ ਲੋਨ ਦੀ ਯੋਗਤਾ



ਸੰਭਾਵਿਤ ਗਾਹਕ

- ਤਨਖਾਹਦਾਰ ਘੱਟੋ-ਘੱਟ 1 ਸਾਲ ਦੇ ਤਜਰਬੇ ਨਾਲ
- ਸਵੈ-ਰੁਜ਼ਗਾਰ ਵਾਲੇ ਘੱਟੋ-ਘੱਟ 1 ਸਾਲ ਦੇ ਤਜਰਬੇ ਨਾਲ



ਉਮਰ

21 - 65 ਸਾਲ



ਘੱਟੋ-ਘੱਟ ਆਮਦਨ*

- ਤਨਖਾਹਦਾਰ ਗਾਹਕ: ਪ੍ਰਤੀ ਮਹੀਨਾ ਘੱਟੋ-ਘੱਟ ₹ 14,000
- ਸਵੈ-ਰੁਜ਼ਗਾਰ ਵਾਲੇ ਗਾਹਕ: ਪ੍ਰਤੀ ਸਾਲ ਘੱਟੋ-ਘੱਟ ₹ 2.5 ਲੱਖ

*ਸਿਰਫ਼ ਵਨੀਲਾ (ਆਮਦਨੀ ਦਾ ਸਬੂਤ) ਸਕੀਮ ਰਾਹੀਂ ਕੀਤੇ ਕੇਸਾਂ ਲਈ ਲਾਗੂ ਹੁੰਦਾ ਹੈ

ਕਮਰਸ਼ਿਯਲ ਵਾਹਨ ਅਤੇ ਕਮਰਸ਼ਿਯਲ ਇਕ੍ਰਿਪਮੈਂਟਸ ਲੋਨ ਯੋਗਤਾ




ਸੰਭਾਵਿਤ ਗਾਹਕ

ਫ੍ਰਾਇਟ ਆੱਪਰੇਟਰ, ਟ੍ਰਾਂਸਪੋਰਟ ਕੰਪਨੀਆਂ, ਮਾਰਕੇਟ ਲੋਡ ਆੱਪਰੇਟਰਸ, ਮਾਇਨਿੰਗ ਆੱਪਰੇਟਰਸ, ਬਿਲਡਰਸ ਅਤੇ ਡੇਵਲਪਰਸ, ਸਕੂਲ



ਕਰਜ਼ਦਾਰ ਸੰਵਿਧਾਨ

ਵਿਅਕਤੀਗਤ ਪ੍ਰੋਪਰਾਇਟਰਸ, ਪਾਰਟਨਰਸ਼ਿਪ ਫਰਮਸ ਅਤੇ ਐਲਐਲਪੀ, ਐਚਯੂਐਫ, ਪਬਲਿਕ ਅਤੇ ਪ੍ਰਾਇਵੇਟ ਲਿ.ਕ. ਟ੍ਰਸਟ ਅਤੇ ਸੋਸਾਇਟੀ, ਸਿੱਖਿਅਕ ਸੰਸਥਾਨ, ਐਨਪੀਓ, ਵਿਅਕਤੀਆਂ ਦੀ ਐਸੋਸੀਏਸ਼ਨ



ਵਾਹਨਾਂ ਦੀਆਂ ਕਿਸਮਾਂ

ਟ੍ਰਕਸ, ਬੱਸਾਂ, ਟ੍ਰੇਲਰਸ, ਟਿੱਪਰਸ, ਐਕਸਾਵੈਟਰਸ, ਕ੍ਰੈਨਸ, ਬੈਕਹੋ ਲੋਡਰਸ



ਵਪਾਰ ਦੀ ਸਥਿਰਤਾ

ਨਵੇਂ ਵਾਹਨਾਂ ਲਈ ਘੱਟੋ ਤੋਂ ਘੱਟ 2 ਸਾਲਾਂ ਦਾ ਵਪਾਰਕ ਤਜਰਬਾ ਜਾਂ ਘੱਟੋ-ਘੱਟ 2 ਏਕੜ ਖੇਤੀ ਕਰਨ ਵਾਲੀ ਜ਼ਮੀਨ



ਯੋਗ ਨਹੀਂ

ਤਨਖਾਹਦਾਰ ਕਰਮਚਾਰੀ, ਗੈਰ-ਨਿਵਾਸੀ ਭਾਰਤੀ, ਗੈਰ-ਰਜਿਸਟਰਡ ਫਰਮਾਂ ਅਤੇ ਟਰੱਸਟ

ਹੋਮ ਲੋਨ ਦੀ ਯੋਗਤਾ



ਟਾਰਗੇਟ ਗਾਹਕ: ਭਾਰਤ ਦੇ ਨਿਵਾਸੀ:

ਤਨਖ਼ਾਹਦਾਰ

- ਸਵੈ-ਰੁਜ਼ਗਾਰ- ਪੇਸ਼ੇਵਰ
- ਸਵੈ-ਰੁਜ਼ਗਾਰ- ਗੈਰ-ਪੇਸ਼ੇਵਰ



ਗੈਰ-ਨਿਵਾਸੀ ਭਾਰਤੀ

ਤਨਖ਼ਾਹਦਾਰ ਅਤੇ
ਸਵੈ-ਰੁਜ਼ਗਾਰ ਦੋਨੋਂ ਹੀ



ਉਮਰ

ਘੱਟੋ-ਘੱਟ: 21 ਸਾਲ

ਵੱਧ ਤੋਂ ਵੱਧ: 65 ਸਾਲ ਜਾਂ ਰਿਟਾਇਰਮੈਂਟ ਦੀ ਉਮਰ, ਜੋ ਵੀ ਪਹਿਲਾਂ ਹੋਵੇ (ਕਰਜ਼ੇ ਦੀ ਮਿਆਦ ਪੂਰੀ ਹੋਣ ਦੇ ਸਮੇਂ)



ਘੱਟੋ-ਘੱਟ ਜ਼ਰੂਰੀ ਆਮਦਨ

ਤਨਖ਼ਾਹਦਾਰ ਗਾਹਕ: ₹ 15,000 ਪ੍ਰਤੀ ਮਹੀਨਾ
ਸਵੈ-ਰੁਜ਼ਗਾਰ ਗਾਹਕ: ₹ 1.8 ਲੱਖ ਪ੍ਰਤੀ ਸਾਲਾਨਾ



ਲੋਨ ਦੀ ਰਕਮ

ਘੱਟ ਤੋਂ ਘੱਟ ਲੋਨ ਦੀ ਰਕਮ: ₹ 3 ਲੱਖ

ਜਾਇਦਾਦ ਦੀ ਯੋਗਤਾ 'ਤੇ ਲੋਨ



ਟਾਰਗੇਟ ਗਾਹਕ

ਅਜਿਹਾ ਕੋਈ ਵੀ ਗਾਹਕ ਜਿਸਨੂੰ ਤਨਖ਼ਾਹ ਜਾਂ ਕਾਰੋਬਾਰ ਤੋਂ ਆਮਦਨ ਹੁੰਦੀ ਹੈ ਅਤੇ ਜਾਂ ਤਾਂ ਉਹ ਕਿਸੇ ਜਾਇਦਾਦ ਦਾ ਮਾਲਕ ਹੈ ਜਾਂ ਵਪਾਰਕ ਜਾਇਦਾਦ ਖ਼ਰੀਦਣਾ ਚਾਹੁੰਦਾ ਹੈ ਜਾਂ ਨਿੱਜੀ ਜਾਂ ਕਾਰੋਬਾਰੀ ਵਰਤੋਂ ਲਈ ਫੰਡ ਚਾਹੁੰਦਾ ਹੈ।



ਉਮਰ

21 - 65 ਸਾਲ (ਲੋਨ ਬੰਦ ਹੋਣ ਦੇ ਸਮੇਂ)



ਲੋਨ ਰਾਸ਼ੀ - ਐਲਏਪੀ ਨਿਮਨਤਮ ₹ 5 ਲੱਖ ਗੈਰ

ਐਮਐਸਐਮਐਲੀ ਲਈ ਅਤੇ ₹ 10 ਲੱਖ ਐਮਐਸਐਮਐਲੀ ਲਈ ਆਮਦਨ ਲਈ ਅਧਿਕਤਮ ₹ 10 ਕਰੋੜ, ਐਲਆਰਡੀ ਅਤੇ ਬੈਂਕਿੰਗ ਲਈ ₹ 8 ਕਰੋੜ ਅਤੇ ਹੋਰ ਸਰੋਗੇਟਸ ਲਈ ₹ 5 ਕਰੋੜ



ਘੱਟੋ-ਘੱਟ ਕਿੰਨੀ ਆਮਦਨ ਜ਼ਰੂਰੀ

- ਤਨਖ਼ਾਹਦਾਰ ਗਾਹਕ: ₹ 10,000 ਪ੍ਰਤੀ ਮਹੀਨਾ
- ਸਵੈ-ਰੁਜ਼ਗਾਰ ਗਾਹਕ: ₹ 1.8 ਲੱਖ ਪ੍ਰਤੀ ਸਾਲਾਨਾ

ਆਸ਼ਾ ਘਰੇਲੂ ਲੋਨ

ਟਾਰਗੇਟ ਗਾਹਕ



ਅਜਿਹਾ ਕੋਈ ਵੀ ਗਾਹਕ ਜਿਸਨੂੰ ਤਨਖਾਹ ਜਾਂ ਕਾਰੋਬਾਰ ਤੋਂ ਆਮਦਨ ਹੁੰਦੀ ਹੈ ਅਤੇ ਉਹ ਰਿਹਾਇਸ਼ੀ ਜਾਇਦਾਦ ਖਰੀਦਣਾ ਚਾਹੁੰਦਾ ਹੈ / ਜ਼ਮੀਨ ਦੇ ਪਲਾਟ ਨੂੰ ਖਰੀਦਣਾ ਅਤੇ ਉਸ 'ਤੇ ਘਰ ਬਣਾਉਣਾ ਚਾਹੁੰਦਾ ਹੈ / ਪਹਿਲਾਂ ਤੋਂ ਖੁਦ ਦੀ ਜ਼ਮੀਨ ਦੇ ਪਲਾਟ 'ਤੇ ਘਰ ਬਣਾਉਣਾ ਚਾਹੁੰਦਾ ਹੈ / ਬਕਾਇਆ ਟ੍ਰਾਂਸਫਰ ਕਰਨਾ ਚਾਹੁੰਦਾ ਹੈ



ਉਮਰ

21 - 65 ਸਾਲ (ਲੋਨ ਬੰਦ ਕਰਨ ਦੇ ਸਮੇਂ)



ਲੋੜੀਂਦੀ ਆਮਦਨ

ਤਨਖਾਹ : ₹ 8,000 ਪ੍ਰਤਿ ਮਹੀਨਾ (ਨਕਦ ਤਨਖਾਹ ਸਵੀਕਾਰ)
ਐਸਈਪੀ ਅਤੇ ਐਸਈਐਨਪੀ : ₹ 1.2 ਲੱਖ ਪ੍ਰਤਿ ਸਾਲ



ਲੋਨ ਰਾਸ਼ੀ : ਨਿਮਨਤਮ ਲੋਨ ਰਾਸ਼ੀ : ₹ 1 ਲੱਖ | ਅਧਿਕਤਮ ਲੋਨ ਰਾਸ਼ੀ : ₹ 50 ਲੱਖ
(ਅਧਿਕਤਮ ਲੋਨ ਰਾਸ਼ੀ : ਆਸ਼ਾ ਪ੍ਰੀਮਿਯਮ ਲਈ ਸੀਮਾ ₹ 1 ਕਰੋੜ ਹੈ)

ਆਸ਼ਾ ਲੋਨ ਸੰਪਤੀ ਵਿਰੁੱਧ

ਲਕਸ਼ਿਤ ਗ੍ਰਾਹਕ



ਆਸ਼ਾ ਐਲਏਪੀ ਇੱਕ ਮਾਇਕ੍ਰੋ-ਲੈਪ ਹੈ ਜੋ ਕਿਫ਼ਾਇਤੀ ਆਵਾਸ ਖੇਤਰ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਕੋਈ ਵੀ ਗ੍ਰਾਹਕ ਜਿਸਦੀ ਬੈਂਕ ਸੇਲਰੀ/ਨਕਦ ਸੇਲਰੀ ਜਾਂ ਕਾਰੋਬਾਰੀ ਆਮਦਨ ਹੋ ਅਤੇ ਜਿਸਦੇ ਕੋਲ ਸੰਪਤੀ ਹੋ, ਜਾਂ ਜੋ ਵਪਾਰਕ ਸੰਪਤੀ ਖਰੀਦਣਾ ਚਾਹੁੰਦਾ ਹੋ, ਜਾਂ ਵਿਅਕਤੀਗਤ ਜਾਂ ਕਾਰੋਬਾਰੀ ਵਰਤੋਂ ਲਈ ਫੰਡਸ ਚਾਹੁੰਦਾ ਹੋ, ਉਹ ਇਸ ਐਲਏਪੀ ਦਾ ਲਾਭ ਚੁੱਕ ਸਕਦਾ ਹੈ।



ਉਮਰ

21-65 ਸਾਲ
(ਲੋਨ ਬੰਦ ਹੋਣ ਦੇ ਸਮੇਂ)



ਲੋੜੀਂਦੀ ਆਮਦਨ

ਤਨਖਾਦਾਰ : ₹ 10,000 ਪ੍ਰਤਿ ਮਹੀਨਾ
(ਨਕਦ ਤਨਖਾਹ ਸਵੀਕਾਰ)
ਐਸਈਪੀ ਅਤੇ ਐਸਈਐਨਪੀ : ₹ 1.2 ਲੱਖ ਪ੍ਰਤਿ ਸਾਲ



ਲੋਨ ਰਾਸ਼ੀ

ਨਿਮਨਤਮ ਲੋਨ ਰਾਸ਼ੀ : ₹ 10 ਲੱਖ | ਸੰਯੁਕਤ ਐਕਸਪੋਜ਼ਰ ਅਧਿਕਤਮ ਲੋਨ ਰਾਸ਼ੀ ₹ 100 ਲੱਖ

SBB - ਨਕਦ ਕ੍ਰੈਡਿਟ ਅਤੇ ਓਵਰਡ੍ਰਾਫਟ ਦੀ ਯੋਗਤਾ




ਉਮਰ

21 - 70 ਸਾਲ



ਟਰਨਓਵਰ

₹ 30 ਲੱਖ ਤੋਂ
₹ 30 ਕਰੋੜ



ਘੱਟੋ-ਘੱਟ ਵਪਾਰਕ ਤਜਰਬਾ

3 ਸਾਲ



ਘੱਟੋ-ਘੱਟ ਆਮਦਨ ਦੀ ਜ਼ਰੂਰਤ

ਗੈਰ-ਵਿਅਕਤੀਗਤ - ਪਾਜ਼ਿਟਿਵ ਨੈੱਟ ਲਾਭ ਅਤੇ ਨਕਦ ਲਾਭ ₹ 3 ਲੱਖ

ਸਿੰਗਲ ਪ੍ਰੋਪਰਾਈਟਰਸ਼ਿਪ / ਵਿਅਕਤੀ - ਪਿਛਲੇ 2 ਸਾਲਾਂ ਲਈ ₹ 2.5 ਲੱਖ ਦੀ ਆਈ.ਟੀ.ਆਰ. (ITR) ਆਮਦਨ

SBB - ਸੁਰੱਖਿਅਤ ਟਰਮ ਲੋਨ ਦੀ ਯੋਗਤਾ




ਉਮਰ

21 - 70 ਸਾਲ



ਟਰਨਓਵਰ

₹ 30 ਲੱਖ ਤੋਂ
₹ 30 ਕਰੋੜ ਤੱਕ



ਘੱਟੋ-ਘੱਟ ਵਪਾਰਕ ਤਜਰਬਾ

3 ਸਾਲ



ਘੱਟੋ-ਘੱਟ ਆਮਦਨ ਦੀ ਜ਼ਰੂਰਤ

ਵਿਅਕਤੀਆਂ ਲਈ - ਨਵੀਨਤਮ ਸਾਲ ਲਈ ₹300000 ਅਤੇ ਪਿਛਲੇ ਸਾਲ ਲਈ ₹250000 ਦੀ ਆਈਟੀਆਰ ਆਮਦਨ।
ਮਾਲਕੀ ਸੰਬੰਧੀ ਮਾਮਲੇ ਵਿੱਚ - ਪਿਛਲੇ 2 ਸਾਲਾਂ ਲਈ ₹ 250,000 ਦੀ ਆਈਟੀਆਰ ਆਮਦਨ। ਸਾਂਝੇਦਾਰੀ ਫਰਮ/ਐਲਐਲਪੀ/ਕੰਪਨੀ - ਪੀਏਟੀ ਸਕਾਰਾਤਮਕ ਹੋਣਾ ਚਾਹੀਦਾ ਹੈ ਅਤੇ ਪਿਛਲੇ 2 ਸਾਲਾਂ ਵਿੱਚ ਟੈਕਸ ਦਾ ਭੁਗਤਾਨ ਕੀਤਾ ਗਿਆ ਹੋਵੇ। ਪਿਛਲੇ 2 ਸਾਲਾਂ ਦਾ ₹ 300,000 ਦਾ ਨਕਦ ਲਾਭ।



ਮਲਕੀਅਤ

ਦਫ਼ਤਰ / ਰਿਹਾਇਸ਼

SBB - ਵਪਾਰਕ ਲੋਨ




ਉਮਰ

21 - 65 ਸਾਲ (ਡਾਕਟਰਸ ਲਈ 24 - 65 ਸਾਲ)



ਟਰਨਓਵਰ

₹ 30 ਲੱਖ ਤੋਂ ₹ 1 ਕਰੋੜ



ਕਾਰੋਬਾਰ ਕਿੰਨਾ ਪੁਰਾਣਾ

ਘੱਟੋ ਤੋਂ ਘੱਟ 3 ਸਾਲ (ਡਾਕਟਰ ਲਈ 2 ਸਾਲ)



ਮਲਕੀਅਤ

ਦਫ਼ਤਰ / ਰਿਹਾਇਸ਼



ਘੱਟੋ-ਘੱਟ ਆਮਦਨ

ਸਾਰੇ ਕਾਰਜਕ੍ਰਮਾਂ ਦੇ ਅੰਤਰਗਤ ਨਿਮਨਤਮ ₹ 3 ਲੱਖ

ਬੇਦਾਅਵਾ:

ETB - ਬੈਂਕ ਦੇ ਲਈ ਮੌਜੂਦਾ

NTB - ਬੈਂਕ ਦੇ ਲਈ ਨਵਾਂ

ਵਿਅਕਤੀਗਤ ਲੋਨ ਦੀ ਯੋਗਤਾ



ਸੰਭਾਵਿਤ ਗਾਹਕ

ਤਨਖਾਹਦਾਰ ਵਿਅਕਤੀ



ਉਮਰ

21 - 60 ਸਾਲ
(ਲੋਨ ਬੰਦ ਹੋਣ ਦੇ ਸਮੇਂ)



ਤਜਰਬਾ

ਘੱਟੋ-ਘੱਟ 12 ਮਹੀਨੇ



ਘੱਟੋ-ਘੱਟ ਆਮਦਨ ਦੀ ਜ਼ਰੂਰਤ*

- CSG - >35K, ਗੈਰ CSG - >40K • ਆਮਦਨ ਮਾਪਦੰਡ (NTB) - >50K • ਬਿਊਰੋ ਸਕੋਰ - >740
- ਕੰਪਨੀ ਸ਼੍ਰੇਣੀ (CSG) - SCATA/CATGA/CATGB/POL/GOVT/DEF
- ਕੰਪਨੀ ਸ਼੍ਰੇਣੀ (ਗੈਰ CSG ਅਤੇ NTB) - SCATA/CATGA/CATGB/ਕੇਂਦਰ ਸਰਕਾਰ

*ਕਿਰਪਾ ਕਰਕੇ ਨੋਟ ਕਰੋ:

CSG - (ਕਾਰਪੋਰੇਟ ਤਨਖਾਹ ਖਾਤਾ ਧਾਰਕ) ਐਕਸਿਸ ਖਾਤੇ ਵਿੱਚ ਘੱਟੋ-ਘੱਟ 2 ਤਨਖਾਹ ਡ੍ਰੈਡਿਟ

ETB ਗੈਰ-CSG - ਘੱਟੋ-ਘੱਟ 2 ਮਹੀਨੇ ਪੁਰਾਣਾ ਬੱਚਤ ਖਾਤਾ

ETB - ਬੈਂਕ ਵਿੱਚ ਮੌਜੂਦ

NTB - ਬੈਂਕ ਵਿੱਚ ਨਵਾਂ

ਸਿੱਖਿਆ ਲੋਨ



ਟਾਰਗੇਟ ਗਾਹਕ

ਵਿਦਿਆਰਥੀ ਦੇ ਲਈ 25 ਤੋਂ 35 ਸਾਲ
ਮਾਤਾ-ਪਿਤਾ ਲਈ 50 ਤੋਂ 58 ਸਾਲ



ਗਾਹਕ ਪ੍ਰੋਫਾਈਲ

ਤਨਖਾਹਦਾਰ / ਸਵੈ-ਰੁਜ਼ਗਾਰ



ਆਮਦਨ ਮਾਪਦੰਡ

ਬਿਊਰੋ ਸਕੋਰ - ਤਨਖਾਹਦਾਰ (ਐਸ) - 740 ਅਤੇ ਸਵੈ-ਰੁਜ਼ਗਾਰ (ਐਸਈ) - 740

ਆਮਦਨ ਨਿਯਮ - ਸੀਐਸਜੀ/ਐਕਸਿਸ ਸੇਲਰੀ ਅਕਾਊਂਟ - (ਐਸ) 40 ਹਜ਼ਾਰ ਪ੍ਰਤਿ ਮਹੀਨਾ ਅਤੇ (ਐਸਈ) 4.8 ਲੱਖ

ਸਾਲਾਨਾ ਆਈਟੀਆਰ ਆਮਦਨ ਨਿਯਮ (ਗੈਰ ਸੀਐਸਜੀ) - (ਐਸ) 50 ਹਜ਼ਾਰ ਪ੍ਰਤਿ ਮਹੀਨਾ, (ਐਸਈ) - 50 ਹਜ਼ਾਰ ਪ੍ਰਤਿ ਮਹੀਨਾ

ਏਬੀਬੀ - (ਐਸ) - 1.5 ਗੁਣਾ, (ਐਸਈ) - 1.5 ਗੁਣਾ



ਉਮਰ

ਬਿਨੈਕਾਰ: ਉਮਰ ਕੀ ਕੋਈ ਸੀਮਾ ਨਹੀਂ

ਸਹਿ-ਬਿਨੈਕਾਰ: ਮੁਹਲਤ ਦੀ ਮਿਆਦ ਦੇ ਅੰਤ 'ਤੇ 60 ਤੱਕ

ਧੰਨਵਾਦ